

## ਅੰਤਕਾ C - ਰੋਕਥਾਮ ਦੇ ਉਪਾਅ

ਵੇਟਰਾਂ ਦੇ ਰਜਿਸਟਰਾਰ (ROV) ਨੇ ਚੋਣ ਪ੍ਰਕਿਰਿਆ ਵਿੱਚ ਸੰਭਾਵੀ ਰੁਕਾਵਟਾਂ ਤੋਂ ਬਚਣ ਲਈ ਹੇਠਾਂ ਦਿੱਤੇ ਰੋਕਥਾਮ ਦੇ ਉਪਾਅ ਸਥਾਪਤ ਕੀਤੇ ਹਨ:

### ਸੁਰੱਖਿਆ ਦੇ ਮਿਆਰੀ ਉਪਾਅ

ਚੋਣ ਨਾਲ ਸੰਬੰਧਿਤ ਸਮੱਗਰੀ ਅਤੇ ਉਪਕਰਨਾਂ ਤੱਕ ਪਹੁੰਚ ਨੂੰ ਸੀਮਿਤ ਕਰਨ ਅਤੇ ਇਸ ਤਰ੍ਹਾਂ ਕਿਸੇ ਵੀ ਸੰਭਾਵੀ ਵਿਘਨ ਨੂੰ ਰੋਕਣ ਲਈ:

- ਸਟਾਫ਼ ਦਾ ਕਾਉਂਟੀ ਜਾਂ ਵਿਭਾਗ ਦੁਆਰਾ ਜਾਰੀ ਕੀਤੇ ਗਏ ਆਈਡੀ ਬੈਜ ਪਹਿਨਣਾ ਜ਼ਰੂਰੀ ਹੈ।
- ਮੁਲਾਕਾਤੀ ਜਾਂ ਗੈਰ-ਕਰਮਚਾਰੀ, ਜੋ ਵਿਭਾਗ ਦੇ ਦਫਤਰਾਂ ਵਿੱਚ ਫਰੰਟ ਡੈਸਕ ਤੋਂ ਅੱਗੇ ਦਾਖਲ ਹੁੰਦੇ ਹਨ, ਉਨ੍ਹਾਂ ਦੇ ਨਾਲ ਉਸ ਕਰਮਚਾਰੀ ਦਾ ਹੋਣਾ ਜ਼ਰੂਰੀ ਹੈ ਜਿਸ ਨੂੰ ਮੁਲਾਕਾਤੀ ਮਿਲਣ ਲਈ ਆਇਆ/ਆਈ ਹੈ।
- ਵਿਭਾਗ ਦੇ ਕੰਪਿਊਟਰ ਸਰਵਰ ਰੂਮ ਅਤੇ ਬੈਲਟ ਰੂਮ ਹਮੇਸ਼ਾਂ ਬੈਜ ਦੇ ਨਾਲ ਸੀਮਿਤ ਪਹੁੰਚ ਲਈ ਅਤੇ ਵੀਡੀਓ ਨਿਗਰਾਨੀ ਦੁਆਰਾ ਸੁਰੱਖਿਅਤ ਕੀਤੇ ਜਾਂਦੇ ਹਨ।

### ਸਰਵਰ ਅਤੇ ਨੈੱਟਵਰਕ ਬੈਕਅੱਪ

ਜੇ ਮੁੱਖ ਸਰਵਰ ਜਾਂ ਨੈੱਟਵਰਕ ਬੰਦ ਹੋ ਜਾਂਦਾ ਹੈ ਤਾਂ ਜਾਣਕਾਰੀ ਦੇ ਪ੍ਰਵਾਹ ਵਿੱਚ ਵਿਘਨ ਨੂੰ ਰੋਕਣ ਲਈ:

- ਵਿਭਾਗ ਦਾ ਵੇਟਿੰਗ ਸਿਸਟਮ, ਬੈਲਟ ਦਾ ਖਾਕਾ ਅਤੇ ਡਿਜ਼ਾਈਨ, ਅਤੇ ਚੋਣ ਪ੍ਰਬੰਧਨ ਪ੍ਰਣਾਲੀ (EMS) ਦੀ ਗਤੀਵਿਧੀ ਕਾਉਂਟੀ ਦੇ ਸੁਰੱਖਿਅਤ ਡੇਟਾ ਸੈਂਟਰ 'ਤੇ ਸਥਿਤ ਹੋਣਗੇ।
- ਇਸ ਡੇਟਾ ਲਈ ਬੈਕਅੱਪ ਆਪਣੇ-ਆਪ ਲਿਆ ਜਾਂਦਾ ਹੈ ਅਤੇ ਜੇ ਮੁੱਖ ਸਰਵਰ ਵਿੱਚ ਖਰਾਬੀ ਆ ਜਾਂਦੀ ਹੈ ਤਾਂ ਤੈਨਾਤੀ ਲਈ ਤਿਆਰ ਕੀਤਾ ਜਾਂਦਾ ਹੈ।
- ਵੇਟਰਾਂ ਦੇ ਡਾਟਾ, ਵੇਟਿੰਗ ਪ੍ਰਣਾਲੀ ਅਤੇ EMS ਵਿੱਚ ਤਬਦੀਲੀਆਂ ਦਾ ਇੱਕ ਨਿਯਮਿਤ ਕਾਰਜਕ੍ਰਮ ਦੇ ਅਨੁਸਾਰ ਬੈਕਅੱਪ ਲਿਆ ਜਾਂਦਾ ਹੈ।

### ਵੋਟ ਕੇਂਦਰ ਉਪਕਰਨਾਂ ਦਾ ਬੈਕਅੱਪ ਸਮੂਹ

ਜੇ ਕੋਈ ਉਪਕਰਨ ਵਰਤੋਂ ਯੋਗ ਨਹੀਂ ਰਹਿੰਦਾ ਹੈ ਤਾਂ ਵੇਟਿੰਗ ਪ੍ਰਕਿਰਿਆ ਵਿੱਚ ਵਿਘਨ ਨੂੰ ਰੋਕਣ ਲਈ:

- ਜੇ ਕਿਸੇ ਵੋਟ ਕੇਂਦਰ 'ਤੇ ਕੋਈ ਅਜਿਹੀ ਘਟਨਾ ਵਾਪਰਦੀ ਹੈ ਜਿਸ ਨਾਲ ਉਨ੍ਹਾਂ ਦੇ ਮੌਜੂਦਾ ਉਪਕਰਨ ਵਰਤੋਂ ਯੋਗ ਨਹੀਂ ਰਹਿੰਦੇ, ਤਾਂ ਵਿਭਾਗ ਕੋਲ ਵਾਧੂ ਉਪਕਰਨ ਉਪਲਬਧ ਹੁੰਦਾ ਹੈ ਤਾਂ ਜੋ ਵੋਟ ਪਾਉਣ ਦਾ ਸਥਾਨ ਵੇਟਰਾਂ 'ਤੇ ਕਾਰਵਾਈ ਕਰਨਾ ਜਾਰੀ ਰੱਖ ਸਕੇ।
- ਜੇ ਕੋਈ ਵਾਧੂ ਉਪਕਰਨ ਉਪਲਬਧ ਨਹੀਂ ਹੈ, ਤਾਂ ਕਿਸੇ ਵੋਟ ਕੇਂਦਰ ਕੋਲ ਹੱਥੀ ਕਾਰਵਾਈ ਦੇ ਤਹਿਤ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ।

## ਗਾਇਬ ਉਪਕਰਨ

ਜੇ ਕੋਈ ਉਪਕਰਨ ਗਾਇਬ ਹੋ ਜਾਂਦਾ ਹੈ ਤਾਂ ਵੇਟਿੰਗ ਪ੍ਰਕਿਰਿਆ ਵਿੱਚ ਵਿਘਨ ਨੂੰ ਰੋਕਣ ਲਈ:

- ਜੇ ਕਿਸੇ ਵੋਟ ਕੇਂਦਰ ਦਾ ਉਪਕਰਨ ਗਾਇਬ ਹੋ ਗਿਆ ਹੈ, ਤਾਂ ਵੋਟ ਕੇਂਦਰ ਦਾ ਮੁਖੀ ਮੁੱਖ ROV ਦਫ਼ਤਰ ਨੂੰ ਸੂਚਿਤ ਕਰੇਗਾ।
- ਗੋਦਾਮ ਦੇ ਸਟਾਫ਼ ਦੁਆਰਾ ਬੈਕਅੱਪ ਚੋਣ ਉਪਕਰਨਾਂ ਨੂੰ ਰੱਖਣ ਵਾਲੇ ਇੱਕ ਮੋਬਾਈਲ ਸਪਲਾਈ ਟਰੱਕ ਦਾ ਪ੍ਰਬੰਧਨ ਕੀਤਾ ਜਾਵੇਗਾ।
- ਵੋਟ ਕੇਂਦਰ ਵਿਖੇ ਸਮਾਨ ਅਤੇ ਉਪਕਰਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਗੋਦਾਮ ਦੇ ਘੱਟੋ-ਘੱਟ ਦੋ ਸਟਾਫ਼ ਮੈਂਬਰ ਸਪਲਾਈ ਟਰੱਕ ਤੋਂ ਕਿਸੇ ਵੀ ਸਮਾਨ ਅਤੇ ਉਪਕਰਨ ਨੂੰ ਵੋਟ ਕੇਂਦਰ ਵਿਖੇ ਤੈਨਾਤ ਕਰਨਗੇ।

## ਬੈਕਅੱਪ ਵੇਟਿੰਗ ਸਮਾਨ

ਜੇ ਕੋਈ ਵੇਟਿੰਗ ਸਮਾਨ ਵਰਤੋਂ ਯੋਗ ਨਹੀਂ ਰਹਿੰਦਾ ਹੈ ਜਾਂ ਗੁਆਚ ਜਾਂਦਾ ਹੈ ਤਾਂ ਵੇਟਿੰਗ ਪ੍ਰਕਿਰਿਆ ਵਿੱਚ ਵਿਘਨ ਨੂੰ ਰੋਕਣ ਲਈ:

- ਵੋਟ ਕੇਂਦਰ ਸਟਾਫ਼ ਲਈ ਤਿਆਰ ਕੀਤੇ ਗਏ ਡੱਬਿਆਂ ਦੇ ਡੁਪਲੀਕੇਟ ਬਣਾ ਕੇ ਰੱਖੇ ਜਾਣਗੇ।
- ਵੋਟ ਕੇਂਦਰ ਕੋਆਰਡੀਨੇਟਰ ਬੈਕਅੱਪ ਵੇਟਿੰਗ ਸਮਾਨ ਬਣਾ ਕੇ ਰੱਖਣ ਲਈ ਜ਼ਿੰਮੇਵਾਰ ਹੈ।
- ਜੇ ਕਿਸੇ ਸਾਈਟ ਦੀ ਜਗ੍ਹਾ ਬਦਲਣਾ ਲਾਜ਼ਮੀ ਹੋਵੇ, ਅਤੇ ਕਰਮਚਾਰੀ ਆਪਣੇ ਮੌਜੂਦਾ ਸਮਾਨ ਨੂੰ ਇਕੱਠਾ ਨਹੀਂ ਕਰ ਸਕਦੇ ਹਨ, ਤਾਂ ਜਦੋਂ ਸੰਭਵ ਹੋਵੇ, ਨਵੀਂ ਸਾਈਟ 'ਤੇ ਬੈਕਅੱਪ ਸਮਾਨ ਪਹੁੰਚਾਇਆ ਜਾਵੇਗਾ।

## ਵੋਟ ਕੇਂਦਰ ਦੇ ਗੈਰ-ਹਾਜ਼ਰ ਕਰਮਚਾਰੀ

ਜੇ ਵੋਟ ਕੇਂਦਰ ਦੇ ਕਰਮਚਾਰੀ ਆਪਣੀ ਨਿਯਤ ਸ਼ਿਫਟ ਲਈ ਰਿਪੋਰਟ ਨਹੀਂ ਕਰਦੇ ਹਨ ਤਾਂ ਵੇਟਿੰਗ ਪ੍ਰਕਿਰਿਆ ਵਿੱਚ ਵਿਘਨ ਨੂੰ ਰੋਕਣ ਲਈ:

- ਵੋਟ ਕੇਂਦਰ ਦਾ ਮੁਖੀ ਵੋਟ ਕੇਂਦਰ ਲਈ ਬਦਲਵਾਂ ਸਟਾਫ਼ ਪ੍ਰਾਪਤ ਕਰਨ ਲਈ ROV ਦਫ਼ਤਰ ਨਾਲ ਸੰਪਰਕ ਕਰੇਗਾ।
- ਸਿਖਲਾਈ ਪ੍ਰਾਪਤ ਬੈਕਅੱਪ ਸਟਾਫ਼ ਦੀ ਇੱਕ ਸੂਚੀ ਮੁੱਖ ROV ਦਫ਼ਤਰ ਦੁਆਰਾ ਬਣਾ ਕੇ ਰੱਖੀ ਜਾਏਗੀ।

## ਸ਼ੱਕੀ ਵਿਅਕਤੀ ਜਾਂ ਵਸਤੂ

ਜੇ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਦਿਖਾਈ ਦਿੰਦੀ ਹੈ ਤਾਂ ਵੇਟਿੰਗ ਪ੍ਰਕਿਰਿਆ ਵਿੱਚ ਵਿਘਨ ਨੂੰ ਰੋਕਣ ਲਈ:

- ਵੋਟ ਕੇਂਦਰ ਦਾ ਮੁਖੀ ਸਥਿਤੀ 'ਤੇ ਨਿਰਭਰ ਕਰਦੇ ਹੋਏ ਸੁਰੱਖਿਆ ਅਧਿਕਾਰੀਆਂ ਨਾਲ ਸੰਪਰਕ ਕਰੇਗਾ।

## ਹੱਥੀ ਪ੍ਰਣਾਲੀ ਸਥਾਪਤ ਕਰਨਾ

ਜੇ ਕੋਈ ਇਲੈਕਟਰਾਨਿਕ ਵੇਟਿੰਗ ਉਪਕਰਨ ਵਰਤੋਂ ਯੋਗ ਨਹੀਂ ਰਹਿੰਦਾ ਹੈ ਤਾਂ ਵੇਟਿੰਗ ਪ੍ਰਕਿਰਿਆ ਵਿੱਚ ਵਿਘਨ ਨੂੰ ਰੋਕਣ ਲਈ:

- ਸਾਰੇ ਕਾਰਜ ਹੱਥੀ ਕਾਰਵਾਈ ਦੁਆਰਾ ਕੀਤੇ ਜਾ ਸਕਦੇ ਹਨ।